

maan nimaanay too<sup>N</sup> Dhanee tayraa bharvaasaa

A॥8॥ Gੁ8 ਕਾਪੀ ਮਹਿ ॥ ੫ (396-13)	aasaa ghar 8 kaafee mehlaa 5	Aasaa, Eighth House, Kaafee, Fifth Mehl:
ਮਿਲਿਆ ਬਿਕਦਿਸ਼ਾ ਸਿਖੁਮਿਰਿ ॥	mai bandaa bai khareed sach saahib mayraa.	I am Your purchased slave, O True Lord Master.
ਜੀਓ ਪਿੰਡ ਸਭ ਤਿਸ ਦਾ ਸਭ ਕਿਛੁ ਹੈ ਤਾਰਾ। ॥੧॥	jee-o pind sabh tis daa sabh kichh hai tayraa.   1	My soul and body, and all of this, everything is Yours.   1
ਮਿਥੁਨ ਮਿਥੁਨ ਯਤਿਗੁਰ ਪ੍ਰਿਵਿਸਿ ॥	maan nimaanay too <sup>N</sup> Dhanee tayraa bharvaasaa.	You are the honor of the dishonored. O Master, in You I place my trust.
ਿਨੁਸਾਰੀ ਅਨ ਤਕ ਹਿਸੋਝ ਵਖੁਕਾਵਿ ॥੧॥ ਰਹਾਉ ॥	bin saachay an tayk hai so jaanhu kaachaa.   1   rahaa-o.	Without the True One, any other support is false - know this well.   1  Pause
ਧਰਮ ਹੁਕਮੁ ਅਪਿਰ ਹਿਕੇਲ ਆਪਿ ਪਿਏ ॥	ਤਾਰਾ ਹੁਕਮ ਆਪਾਰ ਹੈ ਕੋ-ਈ ਅਤੇ ਨਾ ਪਾ-ਏ।	Your Command is infinite; no one can find its limit.
ਜਿ ਸੁਗਰੂਪਿ ਬਿਚੀ ਸੀਚੀ ਧਰ ਵੇਧ ॥੨॥	jis gur pooraa bhaytsee so chalai rajaa-ay.   2	One who meets with the Perfect Guru, walks in the Way of the Lord's Will.   2
ਚਾਰੀਲਿ ਇਸਾਖਪਿ ਇਕਾਵਿ ਕਿਵਿ ਨ ਅਵੈਅ ॥	ਚਾਤੁਰਾਏ ਸਿ-ਾਨਪਾਏ ਕਿਤਾਵ ਨਾ ਆ-ਏ-ਏ।	Cunning and cleverness are of no use.
ਗੁਤਾ ਸਿਹਿਬੁਜ ਦਿਵਿ ਸੀਲ ਸਿਕੁਪਿਵਾਇ ॥੩॥	ਤੁਥਾਏ ਸਾਹਿਬ ਜੋ ਦਾਵਾਏ ਸੋ-ਈ ਸੁਖ ਪਾਏ-ਏ।   3	That which the Lord Master gives, by the Pleasure of His Will - that is pleasing to me.   3
ਜਿ ਕਰਮ ਕਮੇਲਾਇ ਇਕਾਪਵਿਨ ਬਿਵਿ ॥	ਜਾਏ ਲਾਖ ਕਾਰਮ ਕਮਾਏ-ਏ-ਏ ਕਿਛੁ ਪਾਵਾਏ ਨਾ ਬਾਨਧਾਏ।	One may perform tens of thousands of actions, but attachment to things is not satisfied.
ਜਨ ਨਾਨਕ ਕਿਲਾ ਨਾਮੁ ਦਰ ਹਰਿ ਚਿਫਾਵ ਦਿਵਿ ॥੪॥੧॥੧੦੩॥	jan naanak keetaa naam Dhar hor chhodi-aa DhanDhaa.   4  1  103	Servant Nanak has made the Naam his Support. He has renounced other entanglements.   4  1  103